

ਮਰਦਮਸ਼ੁਮਾਰੀ 2021 ਤੁਹਾਡੇ ਸਵਾਲਾਂ ਦੇ ਜਵਾਬ



ਕੀ ਮੇਰੇ ਦੁਆਰਾ ਸਾਂਝੀ ਕੀਤੀ ਜਾਣਕਾਰੀ ਮੇਰੇ ਬੇਨੇਫਿਟਸ ਜਾਂ ਇਮੀਗ੍ਰੇਸ਼ਨ ਸਥਿਤੀ ਨੂੰ ਪ੍ਰਭਾਵਤ ਕਰ ਸਕਦੀ ਹੈ ?

ਨਹੀਂ। ਮਰਦਮਸ਼ੁਮਾਰੀ ਵਿੱਚ ਜਿਹੜੀ ਜਾਣਕਾਰੀ ਤੁਸੀਂ ਸਾਂਝੀ ਕਰਦੇ ਹੋ ਉਹ ਬੇਨੇਫਿਟਸ ਦੇ ਦਾਅਵਿਆਂ, ਰੈਜ਼ੀਡੈਂਸੀ ਐਪਲੀਕੇਸ਼ਨ, ਇਮੀਗ੍ਰੇਸ਼ਨ ਸਥਿਤੀ ਜਾਂ ਤੁਹਾਡੇ ਟੈਕਸਾਂ ਨੂੰ ਪ੍ਰਭਾਵਤ ਕਰਨ ਲਈ ਨਹੀਂ ਵਰਤੀ ਜਾ ਸਕਦੀ।

ਓਐਨਐਸ ਸਰਕਾਰ ਤੋਂ ਵੱਖ ਹੈ। ਇਸਦਾ ਅਰਥ ਇਹ ਹੈ ਕਿ ਜੇ ਅਧਿਕਾਰੀ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਭੁਗਤਾਨਾਂ ਅਤੇ ਸੇਵਾਵਾਂ ਦਾ ਕੰਮ ਸਾਂਭਦੇ ਹਨ ਉਹ ਤੁਹਾਡੀ ਮਰਦਮਸ਼ੁਮਾਰੀ ਬਾਰੇ ਜਾਣਕਾਰੀ ਨਹੀਂ ਵੇਖ ਸਕਦੇ।



ਕੀ ਹੋਏਗਾ ਜੇ ਮੈਂ ਆਪਣੀ ਮਰਦਮਸ਼ੁਮਾਰੀ ਪ੍ਰਸ਼ਨਾਵਲੀ ਨੂੰ ਔਨਲਾਈਨ ਨਹੀਂ ਭਰ ਸਕਾਂ?

ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਇਹ ਕੰਮ ਕਰਨਾ ਔਖਾ ਲੱਗੇਗਾ। ਇਸੇ ਲਈ ਅਸੀਂ ਇੱਥੇ ਵਿਆਪਕ ਪ੍ਰਕਾਰਾਂ ਦੀ ਸਹਾਇਤਾ ਸੇਵਾਵਾਂ ਵਿੱਚ ਮਦਦ ਕਰਨ ਲਈ ਹੈਗੇ ਹਾਂ। ਤੁਹਾਡੀਆਂ ਜ਼ਰੂਰਤਾਂ ਜੋ ਵੀ ਹੋਣ ਅਸੀਂ ਇਸ ਨੂੰ ਤੁਹਾਡੇ ਲਈ ਅਸਾਨ ਬਣਾਵਾਂਗੇ।

ਸੇਵਾਵਾਂ ਵਿੱਚ ਸ਼ਾਮਲ ਹਨ:

- ਕਈ ਭਾਸ਼ਾਵਾਂ ਅਤੇ ਫਾਰਮੈਟਾਂ ਵਿੱਚ ਮਾਰਗ ਦਰਸ਼ਨ ਅਤੇ ਸਹਾਇਤਾ
- ਫੋਨ ਤੇ, ਵੈੱਬ ਚੈਟ ਵਿੱਚ ਜਾਂ ਸੋਸ਼ਲ ਮੀਡੀਆ ਤੇ ਉਪਲਬਧ ਸਹਾਇਤਾ
- ਕਾਗਜ਼ੀ ਰੂਪ ਵਿੱਚ ਪ੍ਰਸ਼ਨਾਵਲੀ, ਜੇ ਤੁਸੀਂ ਉਹ ਪਸੰਦ ਕਰਦੇ ਹੋ
- ਸੁਲਭ ਮਰਦਮਸ਼ੁਮਾਰੀ ਸੇਧ, ਉਦਾਹਰਣ ਵੱਜੋਂ, ਬ੍ਰੈਲ ਵਿੱਚ

ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ,
www.census.gov.uk 'ਤੇ ਜਾਓ

  
[@Census2021](https://twitter.com/Census2021)

ਮਰਦਮਸ਼ੁਮਾਰੀ ਮੇਰੇ ਲਿੰਗ ਅਤੇ ਜਿਨਸੀ ਰੁਝਾਨ ਬਾਰੇ ਮੈਨੂੰ ਕਿਉਂ ਪੁੱਛ ਰਹੀ ਹੈ ?

ਇਸ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰ ਜਿਨਸੀ ਰੁਝਾਨ ਅਤੇ ਲਿੰਗ ਪਛਾਣ ਬਾਰੇ ਤੁਹਾਡੀ ਆਪਣੀ ਮਰਜ਼ੀ ਦੇ ਜਵਾਬ ਵਾਲੇ ਪ੍ਰਸ਼ਨ ਪੁੱਛੇ ਜਾ ਰਹੇ ਹਨ। ਇਹ ਸਾਨੂੰ ਲੈਸਬੀਅਨ, ਗੇਅ, ਬਾਇਸੇਕਸੁਅਲ ਅਤੇ ਟ੍ਰਾਂਸਜੈਂਡਰ ਆਬਾਦੀਆਂ ਬਾਰੇ ਵਧੇਰੀ ਦਰੁਸਤ ਜਾਣਕਾਰੀ ਦੇਣ ਲਈ ਹੈ।



ਇਹ ਸੰਸਥਾਵਾਂ ਨੂੰ ਇਹਨਾਂ ਸਮੂਹਾਂ ਦੁਆਰਾ ਦਰਪੇਸ਼ ਕਿਸੇ ਵੀ ਅਬਰਾਬਰਤਾਵਾਂ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਦਿਖਾਏਗੀ ਕਿ ਸੇਵਾਵਾਂ ਦੀ ਕਿੱਥੇ ਲੋੜ ਹੈ। ਇਨ੍ਹਾਂ ਪ੍ਰਸ਼ਨਾਂ ਬਾਰੇ ਅਸੀਂ ਸਿਰਫ 16 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ ਹੀ ਪੁੱਛਾਂਗੇ।

ਜੇ ਤੁਸੀਂ ਆਪਣੇ ਬਾਕੀ ਦੇ ਪਰਿਵਾਰ ਦੇ ਫਾਰਮ ਵਿੱਚ ਆਪਣੇ ਬਾਰੇ ਦੱਸਣ ਤੋਂ ਸੰਘਣੇ ਹੋ, ਤਾਂ ਤੁਸੀਂ ਆਪਣੀ ਇਕ ਆਪਣੀ ਮਰਦਮਸ਼ੁਮਾਰੀ ਪ੍ਰਸ਼ਨਾਵਲੀ ਲਈ ਬੇਨਤੀ ਕਰ ਸਕਦੇ ਹੋ ਅਤੇ ਵੱਖਰੇ ਤੌਰ 'ਤੇ ਜਵਾਬ ਦੇ ਸਕਦੇ ਹੋ।

ਕੀ ਮੈਂ ਮਰਦਮਸ਼ੁਮਾਰੀ ਭਰਨ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਮਦਦ ਕਰ ਸਕਦਾ ਹਾਂ?

ਅਸੀਂ ਪ੍ਰਸ਼ਨਾਵਲੀ ਨੂੰ ਜਿੰਨਾ ਹੋ ਸਕੇ ਉੱਨਾ ਸਰਲ ਬਣਾਇਆ ਹੈ।

ਜੇ ਕਿਸੇ ਦੋਸਤ, ਜਾਂ ਪਰਿਵਾਰ ਦੇ ਕਿਸੇ ਜਣੇ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ, ਜੇ ਤੁਸੀਂ ਕਰ ਸਕਦੇ ਹੋ ਤਾਂ ਮਦਦ ਕਰੋ। ਹਮੇਸ਼ਾ ਆਪਣੀ ਖੁਦ ਦੀ ਮਰਦਮਸ਼ੁਮਾਰੀ ਪਹਿਲਾਂ ਭਰੋ।

ਤੁਸੀਂ ਆਪਣੇ ਲਈ, ਜਾਂ ਕਿਸੇ ਹੋਰ ਲਈ ਮਦਦ ਦੀ ਮੰਗ ਵੀ ਕਰ ਸਕਦੇ ਹੋ।



ਕੀ ਸਰਕਾਰ ਮੇਰੇ ਦੁਆਰਾ ਸਾਂਝੀ ਕੀਤੀ ਜਾਣਕਾਰੀ ਨੂੰ ਮੇਰੀ ਪਛਾਣ ਕਰਨ ਲਈ ਵਰਤੇਗੀ ?

ਨਹੀਂ। ਇੰਗਲੈਂਡ ਅਤੇ ਵੇਲਜ਼ ਵਿੱਚ ਆਫ਼ਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓਐੱਨਐੱਸ) ਮਰਦਮਸ਼ੁਮਾਰੀ ਮੁਕੰਮਲ ਕਰਦਾ ਹੈ। ਮਰਦਮਸ਼ੁਮਾਰੀ ਤੋਂ ਅਸੀਂ ਸਿਰਫ਼ ਬੇਨਾਮੀ ਜਾਣਕਾਰੀ ਹੀ ਪ੍ਰਕਾਸ਼ਤ ਕਰਦੇ ਹਾਂ। ਅਸਲ ਵਿੱਚ, ਵਿਅਕਤੀਗਤ ਮਰਦਮਸ਼ੁਮਾਰੀ ਦੀ ਜਾਣਕਾਰੀ ਨੂੰ ਸਾਂਝਾ ਕਰਨਾ ਇੱਕ ਜੁਰਮ ਹੈ ਅਤੇ ਜੇ ਵੀ ਤੁਸੀਂ ਸਾਨੂੰ ਦੱਸਦੇ ਹੋ ਉਹ ਸੁਰੱਖਿਅਤ ਹੈ।

ਮਰਦਮਸ਼ੁਮਾਰੀ ਤੋਂ ਮੈਨੂੰ ਕਿ ਫਰਕ ਪਏਗਾ ?

ਮਰਦਮਸ਼ੁਮਾਰੀ ਤੋਂ ਹਰੇਕ ਨੂੰ ਫਰਕ ਪੈਂਦਾ ਹੈ। ਇਹ ਦਸ ਸਾਲਾਂ ਵਿੱਚ ਇੱਕ ਵਾਰ ਦਾ ਮੌਕਾ ਹੁੰਦਾ ਹੈ ਤੁਹਾਡੀ ਆਵਾਜ਼ ਦੇ ਸੁਣੇ ਜਾਣ ਦਾ ਅਤੇ ਤੁਹਾਡੇ ਸਥਾਨਕ ਖੇਤਰ ਦੇ ਭਵਿੱਖ ਨੂੰ ਤਹਿ ਕਰਨ ਵਿੱਚ ਸਹਾਇਤਾ ਕਰਨ ਦਾ।



ਕੀ ਹੋਏਗਾ ਜੇ ਮੈਨੂੰ ਮਰਦਮਸ਼ੁਮਾਰੀ ਵਿੱਚ ਦਿੱਤੇ ਵਿਕਲਪਾਂ ਨਾਲ ਸੰਬੰਧ ਸਮਝ ਨਾ ਆਵੇ ?

ਮਰਦਮਸ਼ੁਮਾਰੀ ਤੁਹਾਨੂੰ ਤੁਹਾਡੀ ਜਾਤੀ, ਲਿੰਗ ਅਤੇ ਜਿਨਸੀ ਰੁਝਾਨ, ਧਰਮ ਅਤੇ ਰਾਸ਼ਟਰੀ ਪਛਾਣ ਬਾਰੇ ਪੁੱਛਦੀ ਹੈ। ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਰ ਪ੍ਰਸ਼ਨ ਦਾ ਉੱਤਰ ਕਿਵੇਂ ਦੇਣਾ ਚਾਹੁੰਦੇ ਹੋ। ਇਸ ਨੂੰ ਉਸ ਢੰਗ ਨਾਲ ਪੂਰਾ ਕਰੋ ਜਿਸ ਤੋਂ ਤੁਹਾਨੂੰ ਲੱਗੇ ਕਿ ਤੁਹਾਡੇ ਬਾਰੇ ਸਭ ਤੋਂ ਸਹੀ ਤੇ ਸੱਚੀ ਤਸਵੀਰ ਤਿਆਰ ਹੁੰਦੀ ਹੈ।

ਮਰਦਮਸ਼ੁਮਾਰੀ ਆ ਪਹੁੰਚੀ ਹੈ

ਇਹ ਉਨ੍ਹਾਂ ਚੀਜ਼ਾਂ ਬਾਰੇ ਫੈਸਲੇ ਲੈਣ ਬਾਰੇ ਜਾਣਕਾਰੀ ਦਿੰਦੀ ਹੈ ਜੋ ਤੁਹਾਡੀ ਕਮਿਊਨਿਟੀ ਲਈ ਮਹੱਤਵਪੂਰਨ ਹਨ।

ਇਸ ਲੀਫ਼ਲੈੱਟ ਵਿਚ ਤੁਹਾਨੂੰ **2021** ਦੀ **ਮਰਦਮਸ਼ੁਮਾਰੀ** ਬਾਰੇ ਆਮ ਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਮਿਲ ਜਾਣਗੇ।

ਤੁਹਾਡਾ ਆਪਣੀ ਮਰਦਮਸ਼ੁਮਾਰੀ ਪ੍ਰਸ਼ਨਾਵਲੀ ਨੂੰ ਭਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਸਾਡੇ ਸਮਾਜ ਬਾਰੇ ਸਭ ਤੋਂ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ। ਤੁਹਾਨੂੰ ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਕਨੂੰਨਨ ਲਾਜ਼ਮੀ ਹੈ।

ਮਰਦਮਸ਼ੁਮਾਰੀ ਅੰਕੜੇ ਤੁਹਾਡੇ ਖੇਤਰ ਵਿੱਚ ਜਨਤਕ ਸੇਵਾਵਾਂ ਦੇ ਫੰਡਾਂ ਨਾਲ ਸੰਬੰਧਤ ਫੈਸਲਿਆਂ ਲਈ ਜਾਣਕਾਰੀ ਵਿੱਚ ਸਹਾਇਤਾ ਕਰਦੇ ਹਨ। ਭਾਵੇਂ ਨਵੇਂ ਸਕੂਲ, ਡਾਕਟਰਾਂ ਦੀਆਂ ਸਰਜਰੀਆਂ ਜਾਂ ਸਾਈਕਲ ਲੇਨਾਂ ਦੀ ਯੋਜਨਾ ਕਰਨੀ ਹੋਵੇ, ਜਿਹੜੀ ਜਾਣਕਾਰੀ ਤੁਸੀਂ ਸਾਂਝੀ ਕਰਦੇ ਹੋ ਉਸਦਾ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿਣ ਵਾਲੇ ਹਰੇਕ ਬੰਦੇ ਦੀ ਜ਼ਿੰਦਗੀ ਤੇ ਅਸਰ ਪੈਂਦਾ ਹੈ।

ਮੈਨੂੰ ਆਪਣੀ ਮਰਦਮਸ਼ੁਮਾਰੀ ਪ੍ਰਸ਼ਨਾਵਲੀ ਕਦੋਂ ਭਰਨੀ ਚਾਹੀਦੀ ਹੈ?

ਮਰਦਮਸ਼ੁਮਾਰੀ ਦਾ ਦਿਨ ਐਤਵਾਰ 21 ਮਾਰਚ ਹੈ - ਪਰ ਜਿਵੇਂ ਹੀ ਤੁਸੀਂ ਡਾਕ ਦੁਆਰਾ ਆਪਣਾ ਐਕਸੈਸ ਕੋਡ ਪ੍ਰਾਪਤ ਕਰਦੇ ਹੋ ਤੁਸੀਂ ਭਰ ਸਕਦੇ ਹੋ।

ਤੁਹਾਡੇ ਜਵਾਬ ਉਹਨਾਂ ਬੰਦਿਆਂ ਬਾਰੇ ਹੋਣੇ ਚਾਹੀਦੇ ਹਨ ਜੋ ਸਧਾਰਨ ਤੌਰ 'ਤੇ ਇਸ ਤਾਰੀਖ ਨੂੰ ਤੁਹਾਡੇ ਘਰ ਵਿੱਚ ਰਹਿੰਦੇ ਹੋਣ - ਭਾਵੇਂ ਤੁਸੀਂ ਉਸ ਤੋਂ ਪਹਿਲਾਂ ਇਸ ਨੂੰ ਭਰ ਰਹੇ ਹੋਵੋ।

ਜੇ ਮਰਦਮਸ਼ੁਮਾਰੀ ਵਾਲੇ ਦਿਨ 'ਤੇ ਤੁਹਾਡੇ ਘਰੇਲੂ ਹਾਲਾਤ ਬਦਲ ਜਾਂਦੇ ਹਨ, ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ।

ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ,
www.census.gov.uk 'ਤੇ ਜਾਓ

  
[@Census2021](https://twitter.com/Census2021)

ਮਰਦਮਸ਼ੁਮਾਰੀ ਕੀ ਹੁੰਦਾ ਹੈ?

ਮਰਦਮਸ਼ੁਮਾਰੀ ਇੱਕ ਅਜਿਹਾ ਸਰਵੇਖਣ ਹੈ ਜੋ ਹਰ 10 ਸਾਲਾਂ ਬਾਅਦ ਹੁੰਦਾ ਹੈ ਅਤੇ ਸਾਨੂੰ ਇੰਗਲੈਂਡ ਅਤੇ ਵੇਲਜ਼ ਦੇ ਸਾਰੇ ਲੋਕਾਂ ਅਤੇ ਘਰਾਂ ਪਰਿਵਾਰਾਂ ਦੀ ਇੱਕ ਤਸਵੀਰ ਤਿਆਰ ਕਰਕੇ ਦਿੰਦਾ ਹੈ। ਸਥਾਨਕ ਅਥਾਰਟੀ ਤੋਂ ਲੈ ਕੇ ਚੈਰੀਟੀਆਂ ਤੱਕ ਹਰ ਕਿਸਮ ਦੀਆਂ ਸੰਸਥਾਵਾਂ ਇਸ ਜਾਣਕਾਰੀ ਦੀ ਵਰਤੋਂ ਸਾਡੇ ਸਾਰਿਆਂ ਲਈ ਲੋੜੀਂਦੀ ਸੇਵਾਵਾਂ ਨੂੰ ਮੁਹੱਈਆ ਕਰਾਉਣ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਆਵਾਜਾਈ, ਸਿੱਖਿਆ ਅਤੇ ਸਿਹਤ-ਸੰਭਾਲ ਸੇਵਾਵਾਂ ਸ਼ਾਮਲ ਹਨ। ਮਰਦਮਸ਼ੁਮਾਰੀ ਤੋਂ ਬਿਨਾਂ ਅਜਿਹਾ ਕਰਨਾ ਵਧੇਰਾ ਮੁਸ਼ਕਲ ਹੋਵੇਗਾ।

ਕੀ ਮੈਨੂੰ ਹਿੱਸਾ ਲੈਣਾ ਪਏਗਾ ?

ਜੇ ਤੁਸੀਂ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿੰਦੇ ਹੋ, ਤੁਹਾਨੂੰ ਲਾਜ਼ਮੀ ਤੌਰ 'ਤੇ ਮਰਦਮਸ਼ੁਮਾਰੀ ਭਰਨੀ ਚਾਹੀਦੀ ਹੈ। ਮਰਦਮਸ਼ੁਮਾਰੀ ਤੋਂ ਪ੍ਰਾਪਤ ਜਾਣਕਾਰੀ ਇਹ ਤਹਿ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਜਨਤਕ ਫੰਡ ਦੇ ਅਰਥਾਂ ਪੱਛੋਂ ਕਿਵੇਂ ਖਰਚੇ ਜਾਂਦੇ ਹਨ। ਮਰਦਮਸ਼ੁਮਾਰੀ ਦੀ ਪ੍ਰਸ਼ਨਾਵਲੀ ਨੂੰ ਭਰਨ ਲਈ ਪ੍ਰਤੀ ਵਿਅਕਤੀ 10 ਮਿੰਟ ਲਾ ਕੇ, ਤੁਸੀਂ ਇਹ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਕਰੋਗੇ ਕਿ ਤੁਹਾਡੀ ਕਮਿਊਨਿਟੀ ਨੂੰ ਹੁਣ ਅਤੇ ਭਵਿੱਖ ਵਿੱਚ ਲੋੜੀਂਦੀਆਂ ਸੇਵਾਵਾਂ ਮਿਲਦੀਆਂ ਹਨ।



ਮਰਦਮਸ਼ੁਮਾਰੀ ਦਾ ਦਿਨ ਐਤਵਾਰ 21 ਮਾਰਚ ਹੈ

ਹਿੱਸਾ ਲੈਣਾ ਸੌਖਾ ਕੰਮ ਹੈ। ਜੇ ਤੁਹਾਨੂੰ ਆਪਣੇ ਫਾਰਮ ਨੂੰ ਭਰਨ ਲਈ ਸਹਾਇਤਾ ਦੀ ਜ਼ਰੂਰਤ ਹੈ, ਤਾਂ ਅਸੀਂ ਇਸਦਾ ਬੰਦੋਬਸਤ ਕੀਤਾ ਹੋਇਆ ਹੈ।



ਅਸੀਂ ਤੁਹਾਨੂੰ ਇੱਕ ਪੱਤਰ ਭੇਜਾਂਗੇ ਜਿਸ ਵਿੱਚ ਇੱਕ ਐਕਸੈਸ ਕੋਡ ਹੋਵੇਗਾ।



ਸਾਡੀ ਸੁਰੱਖਿਅਤ ਵੈਬਸਾਈਟ ਤੇ ਜਾਓ ਅਤੇ ਸ਼ੁਰੂਆਤ ਕਰਨ ਲਈ ਆਪਣਾ ਐਕਸੈਸ ਕੋਡ ਪਾਓ।

ਜੇ ਤੁਹਾਨੂੰ, ਜਾਂ ਤੁਹਾਡੀ ਜਾਣ ਪਹਿਚਾਣ ਦੇ ਕਿਸੇ ਬੰਦੇ ਨੂੰ ਸਹਾਇਤਾ ਦੀ ਲੋੜ ਹੈ, ਤਾਂ ਬਹੁਤ ਸਾਰੀਆਂ ਸਹਾਇਤਾ ਸੇਵਾਵਾਂ ਉਪਲਬਧ ਹਨ।

ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ,
www.census.gov.uk 'ਤੇ ਜਾਓ

  
@Census2021